

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ ਦੀ ਨਿਯੁਕਤੀ ਕੀਤੀ

ਬ੍ਰੈਂਪਟਨ, ਓਨਟਾਰੀਓ (11 ਫਰਵਰੀ, 2022) – ਕਿਉਂਕਿ ਸੰਗਠਨ ਕੋਵਿਡ-19 (COVID-19) ਤੋਂ ਕਮਿਊਨਿਟੀ ਦੀ ਬਹਾਲੀ ਵਿੱਚ ਹਿਮਾਇਤ ਕਰਦੇ ਹੋਏ ਅਗਲੇ ਕਦਮ ਚੁੱਕ ਰਿਹਾ ਹੈ ਅਤੇ ਵੱਧ ਮਜ਼ਬੂਤ ਅਤੇ ਵੱਧ ਸਥਿਰ ਭਵਿੱਖ ਦਾ ਅਧਾਰ ਤਿਆਰ ਕਰ ਰਿਹਾ ਹੈ, ਇਸਲਈ ਅੱਜ 11 ਫਰਵਰੀ ਦੀ ਆਪਣੀ ਮੀਟਿੰਗ ਵਿੱਚ, ਸਿਟੀ ਕਾਉਂਸਿਲ (City Council) ਨੇ ਸਰਬਸੰਮਤੀ ਦੇ ਨਾਲ, ਪਾਲ ਮੋਰਿਸਨ (Paul Morrison) ਨੂੰ ਇੰਟਰਿਮ ਸੀ.ਏ.ਓ. (CAO) ਨਿਯੁਕਤ ਕੀਤਾ। ਜਲਦੀ ਹੀ ਇਸ ਪਦਵੀ ਨੂੰ ਸਥਾਈ ਅਧਾਰ ਤੇ ਭਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਪਾਲ ਨੇ ਸਿਟੀ ਵਿੱਚ, ਬਾਇਲਾਅ ਐਂਡ ਐਨਫੋਰਸਮੈਂਟ (Bylaw & Enforcement) ਦੇ ਡਾਇਰੈਕਟਰ ਅਤੇ ਐਕਟਿੰਗ ਲੈਜਿਸਲੇਟਿਵ ਸਰਵਿਸਿਜ ਕਮਿਸ਼ਨਰ (Acting Legislative Services Commissioner) ਵਜੋਂ ਲੀਡਰਸ਼ਿਪ ਭੂਮਿਕਾਵਾਂ ਨਿਭਾਈਆਂ ਹਨ। ਉਹ, ਹੈਮਿਲਟਨ ਪੁਲਿਸ ਸਰਵਿਸ (Hamilton Police Service) ਵਿੱਚ ਪੂਰਵ ਸੁਪਰਡੈਂਟ ਸਨ। ਪਾਲ ਨੇ, ਕੋਵਿਡ-19 ਦੇ ਇਸ ਚੁਣੌਤੀਪੂਰਣ ਸਮੇਂ ਦੇ ਦੌਰਾਨ, ਬਾਇਲਾਅ ਟੀਮ ਦੀ ਅਗਵਾਈ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਡੇਵਿਡ ਬੈਰਿਕ ਹੁਣ, ਨਵੇਂ ਮੌਕਿਆਂ ਵੱਲ ਅੱਗ ਵਧ ਗਏ ਹਨ। ਸਾਡੀ ਕਾਉਂਸਿਲ, ਮਹਾਂਮਾਰੀ ਦੇ ਦੌਰਾਨ ਸਿਟੀ ਦੀ ਅਗਵਾਈ ਕਰਨ ਵਿੱਚ ਡੇਵਿਡ ਬੈਰਿਕ ਦੇ ਅਣਥੱਕ ਯਤਨਾਂ ਤੋਂ ਇਲਾਵਾ, ਸਾਡੇ ਸੰਗਠਨ ਅਤੇ ਕਮਿਊਨਿਟੀ ਵਿੱਚ ਉਹਨਾਂ ਦੇ ਯੋਗਦਾਨਾਂ ਲਈ ਉਹਨਾਂ ਦਾ ਧੰਨਵਾਦ ਕਰਦੀ ਹੈ ਅਤੇ ਉਹਨਾਂ ਨੂੰ ਮਾਨਤਾ ਦਿੰਦੀ ਹੈ। ਇਹਨਾਂ ਯੋਗਦਾਨਾਂ ਵਿੱਚ ਸ਼ਾਮਲ ਹਨ, ਮੈਕਲੀਨਸ (Macleans) ਵੱਲੋਂ ਕੈਨੇਡਾ ਦੀਆਂ ਬੈਸਟ ਕਮਿਊਨਿਟੀਜ਼ 2021 (Canada's Best Communities 2021) ਵਿੱਚੋਂ ਇੱਕ ਵਜੋਂ ਅਤੇ ਕੈਨੇਡਾ ਦੇ ਬੈਸਟ ਇੰਪਲਾਇਰਸ 2021 (Canada's Best Employers 2021) ਵਿੱਚੋਂ ਇੱਕ ਵਜੋਂ ਹਾਲੀਆਂ ਰੈਂਕਿੰਗਸ।

ਸਿਟੀ ਆਫ ਬ੍ਰੈਂਪਟਨ, ਉਹਨਾਂ ਕੰਮਾਂ ਤੇ ਧਿਆਨ ਕੇਂਦਰਿਤ ਕਰਦੇ ਹੋਏ, ਜੋ ਕਮਿਊਨਿਟੀ ਲਈ ਸਭ ਤੋਂ ਵੱਧ ਮਾਇਨੇ ਰੱਖਦੇ ਹਨ, ਇਸ ਟਰਮ ਆਫ ਕਾਉਂਸਿਲ ਦੀਆਂ ਪ੍ਰਾਇਰਟੀਜ਼ (Term of Council's Priorities) ਦੇ ਮਹੱਵਤਪੂਰਣ ਕੰਮ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਹੈ।

ਹਵਾਲੇ

“ਮੇਰੇ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਵਿੱਚ, ਜਿਸਦੀ ਕਾਉਂਸਿਲ ਦੇ ਸਾਰੇ ਮੈਂਬਰਾਂ ਵੱਲੋਂ ਹਿਮਾਇਤ ਕੀਤੀ ਗਈ, ਅਸੀਂ ਸਰਬਸੰਮਤੀ ਦੇ ਨਾਲ, ਕੋਵਿਡ-19 ਅਤੇ ਸਾਡੀ ਆਰਥਿਕ ਬਹਾਲੀ ਵਿੱਚ ਸਿਟੀ ਆਫ ਬ੍ਰੈਂਪਟਨ ਦੀ ਅਗਵਾਈ ਕਰਨ ਲਈ, ਪਾਲ ਮੋਰਿਸਨ ਦੀ ਚੋਣ ਕੀਤੀ ਹੈ। ਲੈਜਿਸਲੇਟਿਵ ਸਰਵਿਸਿਜ, ਬਾਇਲਾਅ ਐਂਡ ਐਨਫੋਰਸਮੈਂਟ ਵਿੱਚ ਉਹਨਾਂ ਦਾ ਅਨੁਭਵ ਅਤੇ ਪਾਲਿਸਿੰਗ, ਉਹਨਾਂ ਨੂੰ ਸਾਡੀ ਕਾਉਂਸਿਲ ਦਾ ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ ਹੋਣ ਵਾਸਤੇ, ਬੇਜੋੜ ਢੰਗ ਨਾਲ ਯੋਗ ਬਣਾਉਂਦੀ ਹੈ। ਸਾਨੂੰ ਪਾਲ ਤੇ ਪੂਰਾ ਭਰੋਸਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ



Media Release

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca